

ਰੋਇਲ ਕਮਿਸ਼ਨ ਦੀ ਅੰਤਿਮ ਰਿਪੋਰਟ ਬਾਰੇ

ਵਿਕਟੋਰੀਆ ਦੀ ਆਬਾਦੀ ਦਾ ਲਗਭਗ ਅੱਧਾ ਹਿੱਸਾ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਬਿਮਾਰੀ ਦਾ ਅਨੁਭਵ ਕਰੇਗਾ। ਪ੍ਰਣਾਲੀ ਉਨ੍ਹਾਂ ਲੋਕਾਂ ਲਈ ਸੇਵਾ ਪ੍ਰਦਾਨ ਨਹੀਂ ਕਰ ਪਾ ਰਹੀ ਹੈ, ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਇਸ ਲਈ, ਵਿਕਟੋਰੀਆ ਦੀ ਸਰਕਾਰ ਨੇ ਵਿਕਟੋਰੀਆ ਦੀ ਮਾਨਸਿਕ ਸਿਹਤ ਪ੍ਰਣਾਲੀ ਵਾਸਤੇ ਰੋਇਲ ਕਮਿਸ਼ਨ ਦੀ ਸਥਾਪਨਾ ਕੀਤੀ।

ਕਮਿਸ਼ਨ ਨੂੰ ਵਿਕਟੋਰੀਆ ਦੇ ਭਾਈਚਾਰੇ ਕੋਲੋਂ 12,500 ਤੋਂ ਵੱਧ ਸੁਝਾਅ ਪ੍ਰਾਪਤ ਹੋਏ।

2019 ਵਿੱਚ, ਕਮਿਸ਼ਨ ਨੇ ਤੁਰੰਤ ਲੋੜਾਂ ਦਾ ਜਵਾਬ ਦੇਣ ਲਈ ਸਿਫਾਰਸ਼ਾਂ ਦੇ ਨਾਲ ਅੰਤਿਮ ਰਿਪੋਰਟ ਜਾਰੀ ਕੀਤੀ ਸੀ। ਅੰਤਿਮ ਰਿਪੋਰਟ [ਰੋਇਲ ਕਮਿਸ਼ਨ ਦੀ ਵੈੱਬਸਾਈਟ](#) ਉੱਤੇ ਉਪਲਬਧ ਹੈ। ਇਹ ਆਧੁਨਿਕ ਅਤੇ ਅਨੁਕੂਲ ਮਾਨਸਿਕ ਸਿਹਤ ਅਤੇ ਭਲਾਈ ਪ੍ਰਣਾਲੀ ਘੜਨ ਲਈ ਪ੍ਰਣਾਲੀ ਵਿੱਚ ਵਿਆਪਕ ਤਬਦੀਲੀਆਂ ਦੀ ਰੂਪ ਰੇਖਾ ਪ੍ਰਦਾਨ ਕਰਦੀ ਹੈ। ਇਕ ਅਜਿਹੀ ਪ੍ਰਣਾਲੀ ਜੋ ਹਮਦਰਦੀ ਵਾਲੀ, ਜਵਾਬਦੇਹ ਅਤੇ ਹਰ ਕਿਸੇ ਲਈ ਪਹੁੰਚ ਕਰਨ ਵਿੱਚ ਆਸਾਨ ਹੈ।

ਇੱਥੇ 65 ਸਿਫਾਰਸ਼ਾਂ ਹਨ ਜੋ ਸਾਨੂੰ ਦਰਸਾਉਂਦੀਆਂ ਹਨ ਕਿ ਇਸ ਨਵੀਂ ਪ੍ਰਣਾਲੀ ਨੂੰ ਕਿਵੇਂ ਤਿਆਰ ਕਰਨਾ ਹੈ।

ਸਿਫਾਰਸ਼ਾਂ ਵਿੱਚ ਸ਼ਾਮਲ ਹਨ:

- ਇਹ ਯਕੀਨੀ ਬਣਾਉਣਾ ਕਿ ਸਾਰੇ ਵਿਕਟੋਰੀਆ ਵਾਸੀ ਇਲਾਜ, ਸੰਭਾਲ ਅਤੇ ਸਹਾਇਤਾ ਤੱਕ ਪਹੁੰਚ ਕਰ ਸਕਦੇ ਹਨ, ਭਾਵੇਂ ਕਿ ਉਹਨਾਂ ਦਾ ਪਿਛੋਕੜ ਜਾਂ ਲੋੜਾਂ ਕੋਈ ਵੀ ਹੋਣ।
- ਸੰਕਟ-ਸੰਚਾਲਿਤ ਮਾਡਲ ਤੋਂ ਭਾਈਚਾਰੇ-ਆਧਾਰਿਤ ਮਾਡਲ ਵੱਲ ਜਾਣਾ।
- ਪਰਿਵਾਰਾਂ ਅਤੇ ਸੰਭਾਲ ਕਰਨ ਵਾਲਿਆਂ ਵਾਸਤੇ ਸਹਾਇਤਾ ਪ੍ਰੋਗਰਾਮ ਸਥਾਪਤ ਕਰਨਾ।
- ਟਿਕਾਊ ਮਾਨਸਿਕ ਸਿਹਤ ਅਤੇ ਭਲਾਈ ਪ੍ਰਣਾਲੀ ਦਾ ਸਹਿਯੋਗ ਕਰਨ ਲਈ ਨਵੇਂ ਢਾਂਚੇ ਬਣਾਉਣਾ।
- ਕਾਰਜਬਲ ਬਣਾਉਣਾ ਜੋ ਵਿਭਿੰਨਤਾ ਵਾਲਾ ਹੈ, ਕਾਫ਼ੀ ਵੱਡਾ ਹੈ, ਅਤੇ ਸਹੀ ਹੁਨਰਾਂ ਅਤੇ ਤਜਰਬੇ ਵਾਲਾ ਹੈ।
- ਅਜਿਹੀਆਂ ਪਹਿਲਕਦਮੀਆਂ ਸਥਾਪਤ ਕਰਨਾ, ਜਿੰਨ੍ਹਾਂ ਦੀ ਅਗਵਾਈ ਉਹਨਾਂ ਲੋਕਾਂ ਦੁਆਰਾ ਕੀਤੀ ਜਾਂਦੀ ਹੈ, ਜਿੰਨ੍ਹਾਂ ਨੇ ਇਸ ਦਾ ਖੁਦ ਤਜਰਬਾ ਕੀਤਾ ਹੈ।
- ਚੰਗੀ ਮਾਨਸਿਕ ਸਿਹਤ ਦਾ ਸਹਿਯੋਗ ਕਰਨ ਲਈ ਖੇਡ ਅਤੇ ਕੰਮ ਦੀਆਂ ਜਗ੍ਹਾਵਾਂ ਵਰਗੇ ਖੇਤਰਾਂ ਲਈ ਨਵੇਂ ਤਰੀਕੇ ਬਣਾਉਣਾ।
- ਲਚਕਦਾਰ ਪ੍ਰਣਾਲੀ ਬਣਾਉਣ ਲਈ ਤਕਨਾਲੋਜੀ, ਡਿਜੀਟਲ ਸੇਵਾਵਾਂ, ਖੋਜ ਅਤੇ ਕਾਢਾਂ ਦੀ ਵਰਤੋਂ ਕਰਨਾ।

ਇਹ ਸਿਫਾਰਸ਼ਾਂ ਵਿਕਟੋਰੀਆ ਵਿੱਚ ਮਾਨਸਿਕ ਸਿਹਤ ਅਤੇ ਭਲਾਈ ਦੇ ਇਲਾਜ, ਸੰਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਤਰੀਕੇ ਨੂੰ ਬਦਲ ਦੇਣਗੀਆਂ।

ਵਿਕਟੋਰੀਆ ਦੀ ਸਰਕਾਰ ਨੇ ਕਮਿਸ਼ਨ ਦੁਆਰਾ ਕੀਤੀਆਂ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ,
ਅਤੇ ਹੁਣ ਕੰਮ ਕਰਨ ਲਈ ਸਮਰਪਿਤ ਹੈ।